

4 ਅਪ੍ਰੈਲ, 2018

ਸਿਟੀ ਆਫ ਬ੍ਰੈਂਪਟਨ ਨੇ ਪ੍ਰਦਰਸ਼ਨ ਡੈਸ਼ਬੋਰਡ ਜਾਰੀ ਕੀਤਾ

ਬ੍ਰੈਂਪਟਨ, ਓਨਟੈਰੀਓ – ਸਿਟੀ ਆਫ ਬ੍ਰੈਂਪਟਨ (City of Brampton) ਪ੍ਰਦਰਸ਼ਨ ਦੀ ਰਿਪੋਰਟ ਕਰਨ ਵਾਲੇ ਡੈਸ਼ਬੋਰਡ ਦੀ ਸ਼ੁਰੂਆਤ ਦੇ ਨਾਲ, ਵੱਖਰਾ ਸੋਚ ਰਿਹਾ ਹੈ। ਨਵਾਂ [City Dashboard 1.0 \(ਸਿਟੀ ਡੈਸ਼ਬੋਰਡ 1.0\)](#) ਇੱਕ ਔਨਲਾਈਨ ਟੂਲ ਹੈ, ਜੋ ਇਹ ਦੇਖਣ ਵਿੱਚ ਭਾਈਚਾਰੇ ਦੀ ਮਦਦ ਕਰਦਾ ਹੈ ਕਿ ਸਿਟੀ ਦੇ ਰੋਜ਼ਾਨਾ ਦੇ ਸੰਚਾਲਨ ਭਾਈਚਾਰਕ ਨਤੀਜਿਆਂ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ।

ਸਿਟੀ ਡੈਸ਼ਬੋਰਡ (City Dashboard) ਸੇਵਾਵਾਂ, ਕਾਰਜਨੀਤੀਆਂ ਸਬੰਧੀ ਟੀਚਿਆਂ ਅਤੇ ਭਾਈਚਾਰਕ ਸਥਿਤੀਆਂ ਦੀ ਝਲਕ ਦੇਣ ਲਈ ਕਾਰਜਵਿਧੀਆਂ ਨੂੰ ਛੇ ਵਿਸ਼ਿਆਂ ਵਿੱਚ ਵੰਡਦਾ ਹੈ। **ਵਿੱਤ ਅਤੇ ਸੰਪੱਤੀਆਂ (ਫਾਈਨੈਂਸ ਐਂਡ ਅਸੈਟਸ)** ਅਤੇ **ਗਾਹਕ ਸੇਵਾ** ਬੁਨਿਆਦੀ, ਸੰਚਾਲਨ ਸਬੰਧੀ ਅਤੇ ਕਾਰਜਨੀਤੀ ਸਬੰਧੀ ਵਿੱਤੀ ਮਾਪਾਂ ਨੂੰ ਦਰਸਾਉਂਦੀ ਹੈ। **ਭਾਈਚਾਰਕ ਤੰਦਰੁਸਤੀ, ਜਿਓਏਯੋਗਤਾ, ਅਰਥਚਾਰਾ** ਅਤੇ **ਸ਼ਹਿਰੀ ਰੂਪ** ਉਹਨਾਂ ਚੀਜ਼ਾਂ ਨੂੰ ਦਰਸਾਉਂਦੇ ਹਨ, ਜਿਹਨਾਂ 'ਤੇ ਸਿਟੀ ਭਾਈਚਾਰੇ ਵਿੱਚ ਪ੍ਰਭਾਵ ਪਾਉਣ ਅਤੇ ਸੋਧ ਕਰਨ ਲਈ ਰੋਜ਼ਾਨਾ ਕੰਮ ਕਰ ਰਹੀ ਹੈ।

ਸਥਿਤੀ ਅਤੇ ਗ੍ਰਾਫ ਦੇ ਨਾਲ, ਹਰੇਕ ਕਾਰਜਵਿਧੀ ਇੱਕ ਕਹਾਣੀ ਪੇਸ਼ ਕਰਦੀ ਹੈ, ਜੋ ਇਸ ਬਾਰੇ ਦੱਸਦੀ ਹੈ ਕਿ ਇਸਦਾ ਮਹੱਤਵ ਕਿਉਂ ਹੈ, ਇਸਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ ਅਤੇ ਸਿਟੀ ਜੋ ਤਰੱਕੀ ਕਰ ਰਹੀ ਹੈ, ਉਸ ਬਾਰੇ। ਇੱਕ "ਸਬੰਧਿਤ ਲਿੰਕਸ" ਸੈਕਸ਼ਨ ਕਾਰਜਨੀਤੀ ਸਬੰਧੀ ਯੋਜਨਾ ਦੀਆਂ ਪਹਿਲਕਦਮੀਆਂ, ਰੋਜ਼ਾਨਾ ਸੇਵਾਵਾਂ, ਪ੍ਰੋਗਰਾਮਾਂ, ਨਕਸ਼ਿਆਂ, ਯੋਜਨਾਵਾਂ ਅਤੇ ਅਧਿਐਨਾਂ ਬਾਰੇ ਹੋਰ ਸੰਦਰਭ ਮੁਹੱਈਆ ਕਰਦਾ ਹੈ।

ਡੈਸ਼ਬੋਰਡ ਖੁੱਲ੍ਹਦਿਲੀ ਅਤੇ ਜਵਾਬਦੇਹੀ ਦੇ ਪ੍ਰਤੀ ਸਿਟੀ ਦੀ ਵਚਨਬੱਧਤਾ ਨੂੰ ਲਾਗੂ ਕਰਦੀ ਹੈ। ਮਿਊਨਿਸਿਪਲ ਸੇਵਾ ਪ੍ਰਦਰਸ਼ਨ ਅਤੇ ਭਾਈਚਾਰਕ ਕਾਰਜਵਿਧੀਆਂ ਨਵੀਨਤਾ ਦਾ ਸੰਚਾਲਨ ਕਰਨ ਵਿੱਚ ਅਤੇ ਇੱਕ ਜੁੜੇ ਹੋਏ ਵਿਸ਼ਵਵਿਆਪੀ ਸ਼ਹਿਰ ਦੇ ਤੌਰ 'ਤੇ ਬ੍ਰੈਂਪਟਨ ਦੇ ਵਾਧੇ ਦੀ ਹਿਮਾਇਤ ਕਰਨ ਲਈ ਨਿਰੰਤਰ ਸੋਧ ਨੂੰ ਪ੍ਰਭਾਵਿਤ ਕਰਨ ਵਿੱਚ ਮਦਦ ਕਰਨਗੀਆਂ।

ਬ੍ਰੈਂਪਟਨ ਦਾ ਸਿਟੀ ਡੈਸ਼ਬੋਰਡ www.brampton.ca/dashboard 'ਤੇ ਪ੍ਰਾਪਤ ਕਰੋ। ਸੰਸਕਰਨ 1.0 ਦੇ ਤੌਰ 'ਤੇ, ਹੋਰ ਵੀ ਆਉਣਾ ਬਾਕੀ ਹੈ ਕਿਉਂਕਿ ਸਿਟੀ ਨੇ ਆਪਣੀਆਂ ਡੇਟਾ ਇਕੱਤਰੀਕਰਨ ਵਿਧੀਆਂ ਵਿੱਚ ਸੋਧ ਕੀਤਾ ਹੈ। ਸਿਟੀ ਵਰਤੋਂਕਾਰਾਂ ਨੂੰ ਡੈਸ਼ਬੋਰਡ ਦੇ ਅੰਦਰ ਸਥਿਤ "ਡੈਸ਼ਬੋਰਡ ਸੁਝਾਅ" ਬਟਨ ਦੁਆਰਾ ਕਿਸੇ ਵੀ ਟਿੱਪਣੀਆਂ ਜਾਂ ਵਿਚਾਰਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਹਵਾਲੇ:

"ਸਾਡੀ 2016-2018 ਕਾਰਜਨੀਤੀ ਸਬੰਧੀ ਯੋਜਨਾ ਵਿੱਚ ਮੁੱਖ ਪ੍ਰਦਰਸ਼ਨ ਸੂਚਕਾਂ ਦੇ ਵਿਕਾਸ ਦੀ ਲੋੜ ਨੂੰ ਪਛਾਣਿਆ ਗਿਆ, ਜੋ ਪਾਰਦਰਸ਼ਕਤਾ ਅਤੇ ਜਵਾਬਦੇਹੀ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਮਝਣ ਨਾਲ ਕਿ ਸਾਡੀ ਸਿਟੀ ਕਿੱਥੇ ਵਧੀਆ ਪ੍ਰਦਰਸ਼ਨ ਕਰਦੀ ਹੈ ਅਤੇ ਕਿਹੜੇ ਖੇਤਰਾਂ ਵਿੱਚ ਸੁਧਾਰ ਦੀ ਗੁੰਜਾਇਸ਼ ਹੈ, ਸਾਨੂੰ ਸਾਡੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਨੂੰ ਬਿਹਤਰ ਬਣਾਉਣ ਵਾਸਤੇ ਜੁੜਨ, ਆਗੂ ਅਤੇ ਨਵੀਨਤਾਕਾਰੀ ਬਣਨ ਵਿੱਚ ਮਦਦ ਮਿਲਦੀ ਹੈ।"

ਮੇਅਰ ਲਿੰਡਾ ਜੈਫਰੀ (Linda Jeffery)

“ਸਾਡੇ ਨਿਰੰਤਰ ਭਵਿੱਖ ਲਈ ਤਿਆਰ ਵਾਸਤੇ ਮਹੱਤਵਪੂਰਨ ਰੂਪਾਂਤਰਨ ਬੇਮਿਸਾਲ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਗਤੀ, ਤੀਬਰਤਾ ਅਤੇ ਸੰਵੇਦਨਸ਼ੀਲਤਾ ਨੂੰ ਵਧਾਉਣ ਦੇ ਮੌਕੇ ਲੱਭ ਰਿਹਾ ਹੈ। ਸਿਟੀ ਆਫ ਬ੍ਰੈਂਪਟਨ ਦਾ ਨਵਾਂ ਡੈਸ਼ਬੋਰਡ ਨਿਰੰਤਰ ਸੇਧ 'ਤੇ ਸਾਡੇ ਵਧੇ ਹੋਏ ਫੋਕਸ ਨੂੰ ਦਰਸਾਉਣ, ਉੱਚ ਪ੍ਰਦਰਸ਼ਨ ਦੀ ਇੱਕ ਸੰਸਕ੍ਰਿਤੀ ਦਾ ਸੰਚਾਲਨ ਕਰਨ ਅਤੇ ਕਾਰਪੋਰੇਸ਼ਨ ਵਿੱਚ ਸਹੀ ਫ਼ੈਸਲੇ ਲੈਣ ਦਾ ਰੋਮਾਂਚਕ ਤਰੀਕਾ ਹੈ।”
ਹੈਰੀ ਸ਼ਲੈਂਗ (Harry Schlange), ਚੀਫ ਐਡਮਿਨਿਸਟ੍ਰੇਟਿਵ ਅਫਸਰ

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca